

ਬਚਪਨ ਦੀਆਂ ਆਮ ਬਿਮਾਰੀਆਂ

ਦਸਤ

- ਦਸਤ ਉੱਦੋਂ ਹੁੰਦੇ ਹਨ ਜਦੋਂ ਮਲ ਵਿੱਚ ਆਮ ਨਾਲੋਂ ਜ਼ਿਆਦਾ ਪਾਣੀ ਹੁੰਦਾ ਹੈ।
- ਇਹ ਬੱਚਿਆਂ ਵਿੱਚ ਆਮ ਗੱਲ ਹੈ, ਖਾਸ ਤੌਰ 'ਤੇ ਉਹ ਬੱਚੇ ਜਿਨ੍ਹਾਂ ਦੀ ਉਮਰ 6 ਮਹੀਨਿਆਂ ਤੋਂ 2 ਸਾਲ ਵਿਚਕਾਰ ਹੋਵੇ।
- ਇਹ 6 ਮਹੀਨਿਆਂ ਤੱਕ ਦੇ ਬੱਚਿਆਂ ਨੂੰ ਆਮ ਹੋ ਜਾਂਦੇ ਹਨ। ਜਿਹੜੇ ਗਾਂ ਦਾ ਦੁੱਧ ਜਾਂ ਪੂਰਕ ਆਹਾਰ ਲੈ ਰਹੇ ਹੁੰਦੇ ਹਨ।
- ਦਸਤ ਨਾਲ ਪ੍ਰਭਾਵਿਤ ਛੋਟੇ ਸ਼ਿਸ਼ੂ ਨੂੰ ਹੇਠਾਂ ਦਿੱਤੀਆਂ 3 ਸ਼੍ਰੇਣੀਆਂ ਵਿੱਚੋਂ ਕਿਸੇ ਇੱਕ ਵਿੱਚ ਰੱਖਿਆ ਜਾ ਸਕਦਾ ਹੈ। (1) ਤੇਜ਼ ਪਤਲੇ ਦਸਤ; (2) ਅਤਿਸਾਰ (ਖੂਨੀ ਦਸਤ); ਅਤੇ (3) ਨਿਰੰਤਰ ਦਸਤ (ਉਹ ਦਸਤ ਜਿਹੜੇ 14 ਦਿਨਾਂ ਤੋਂ ਵੱਧ ਸਮੇਂ ਤੱਕ ਰਹਿੰਦੇ ਹਨ। ਦਸਤ ਤੋਂ ਪ੍ਰਭਾਵਿਤ ਸਾਰੇ ਛੋਟੇ ਸ਼ਿਸ਼ੂਆਂ ਦਾ ਹੇਠਾਂ ਸਥਿਤੀਆਂ ਦਾ ਮੁਲਾਂਕਣ ਹੋਣਾ ਚਾਹੀਦਾ ਹੈ: (1) ਦਸਤ ਦੇ ਸੰਕੇਤ (2) ਦਸਤ ਦਾ ਸਮਾਂ; ਅਤੇ (3) ਮਲ ਵਿੱਚੋਂ ਖੂਨ ਆਉਣਾ।
- ਦਸਤ ਨਾਲ ਪ੍ਰਭਾਵਿਤ ਬੱਚੇ ਦੀ ਨਿਰਜਲੀਕਰਨ (ਪਾਣੀ ਦੀ ਕਮੀ) ਜਾਂਚਣ ਦੀ ਲੋੜ ਪਵੇਰੀ-ਬੱਚੇ ਦੀਆਂ ਅੱਖਾਂ ਦਾ ਅੰਦਰ ਵੱਲ ਧੱਸ ਜਾਣਾ, ਸੁਸਤੀ ਆਉਣਾ ਜਾਂ ਮਨੋਦਸ਼ਾ ਬਦਲਣਾ, ਪਿਸ਼ਾਬ ਨਾ ਆਉਣਾ, ਚੁੰਢੀ ਭਰਨ ਤੇ ਚਮੜੀ ਦਾ ਮੂਲ ਅਵਸਥਾ ਵਿੱਚ ਬਹੁਤ ਹੌਲੀ-ਹੌਲੀ ਆਉਣਾ।



ਕੀ ਖਵਾਇਆ ਜਾਵੇ

- ਜੇ ਬੱਚਾ 6 ਮਹੀਨੇ ਤੋਂ ਘੱਟ ਉਮਰ ਦਾ ਹੈ, ਤਾਂ ਸਤਨਪਾਨ ਖਾਸ ਤੌਰ 'ਤੇ ਓ.ਆਰ.ਐਸ. ਦੇ ਨਾਲ ਲੰਬੇ ਸਮੇਂ ਤੱਕ ਜਾਰੀ ਰੱਖੋ।
- ਜੇ ਬੱਚਾ 6 ਮਹੀਨਿਆਂ ਤੋਂ ਵੱਧ ਉਮਰ ਦਾ ਹੈ; ਤਾਂ ਸਤਨਪਾਨ ਤੋਂ ਇਲਾਵਾ ਓ.ਆਰ.ਐਸ., ਅਤੇ ਹੋਰ ਤਰਲ ਪਦਾਰਥ ਜਿਵੇਂ ਸੂਪ/ਚੌਲਾਂ ਦਾ ਪਾਣੀ ਆਦਿ ਦਿਓ।



ਯਾਦ ਰੱਖੋ


- ਚੰਗੀ ਸਫ਼ਾਈ ਰੱਖਣ ਨਾਲ ਬਚਪਨ ਦੇ ਰੋਗਾਂ ਤੋਂ ਬੱਚਿਆ ਜਾ ਸਕਦਾ ਹੈ।
- ਸਾਫ਼ ਪਾਣੀ; ਉਬਾਲਿਆ ਜਾਂ ਫਿਲਟਰ ਕੀਤਾ ਪੀਓ।
- ਪਾਣੀ ਢੱਕ ਕੇ ਰੱਖੋ।
- ਇੱਕ ਕੜੜੀ ਵਰਤੋਂ; ਡੱਬੇ ਵਿੱਚ ਉੱਗਲਾਂ ਨਾ ਢੁਬਾਓ।
- ਪਖਾਨਾ ਜਾਣ ਤੋਂ ਬਾਅਦ ਅਤੇ ਖਾਣਾ ਤਿਆਰ ਕਰਨ ਜਾਂ ਖਾਣ ਤੋਂ ਪਹਿਲਾਂ ਹੱਥ ਧੋਵੋ।
- ਬੇਹਾ ਜਾਂ ਦੂਸ਼ਿਤ ਤੋਜਨ ਨਾ ਖਾਓ।
- ਬਰਤਨ ਅਤੇ ਕੜਾਹੀਆਂ ਧੋ ਕੇ ਵਰਤੋਂ ਅਤੇ ਇਨ੍ਹਾਂ ਨੂੰ ਦੁਬਾਰਾ ਵਰਤਣ ਤੋਂ ਪਹਿਲਾਂ ਸੁਕਾਓ।
- ਕਿਸੇ ਵੀ ਬਿਮਾਰੀ ਲਈ ਕੋਈ ਵੀ ਦਵਾਈ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਲਓ। ਆਪਣੇ ਆਪ ਕੋਈ ਦਵਾਈ ਨਾ ਲਓ।
- ਖਤਰੇ ਦੇ ਚਿੰਨ੍ਹ ਦਿਖਣ ਤੇ ਚਿਕਿਤਸਕ ਨੂੰ ਦਿਖਾਓ।
- ਬੱਚੇ ਦੇ ਪ੍ਰਤੀਰੱਖਿਅਲ ਦੇ ਪੂਰੇ ਟੀਕੇ ਲਗਵਾਓ।
- ਗੰਦਾ ਪਾਣੀ ਇੱਕਠਾ ਹੋਣ ਦੇ ਸਰੋਤ ਹਟਾਉਣ ਨਾਲ ਮੱਛਰਾਂ ਨੂੰ ਪਨਪਣ ਤੋਂ ਰੋਕਿਆ ਜਾ ਸਕਦਾ ਹੈ।
- ਸੌਣ ਦੌਰਾਨ ਮੱਛਰਦਾਣੀਆਂ/ਡਾਕਟਰੀ ਸਲਾਹ ਅਨੁਸਾਰ ਦਵਾਯੁਕਤ ਜਾਲ ਵਰਤੋਂ।

- ਵੱਡੇ ਬੱਚਿਆਂ ਨੂੰ ਕੇਲਾ, ਖਿਰੜੀ, ਦਹੀ ਚਾਵਲ, ਆਦਿ ਵਰਗੇ ਨਰਮ ਭੋਜਨ ਦਿਓ।
- ਲਗਾਤਾਰ ਥੋੜ੍ਹੀ-ਥੋੜ੍ਹੀ ਮਾਤਰਾ ਵਿੱਚ ਓ.ਆਰ.ਐਸ. ਦਾ ਘੋਲ ਦਿਓ, ਜੇ ਬੱਚਾ ਉਲਟੀਆਂ ਕਰਦਾ ਹੈ, 10 ਮਿੰਟ ਤੱਕ ਉਡੀਕ ਕਰੋ, ਫਿਰ ਹੌਲੀ-ਹੌਲੀ ਦਿਓ।



ਨਿਊਮੋਨੀਆ

- ਨਿਊਮੋਨੀਆ ਸਾਰ ਦੇ ਤੇਜ਼ ਸੰਕਰਮਣ ਦਾ ਰੂਪ ਹੈ ਜੋ ਫੇਫ਼ਿਆਂ ਨੂੰ ਪ੍ਰਭਾਵਿਤ ਕਰਦਾ ਹੈ।
- ਲੱਛਣ ਖਾਂਸੀ, ਨੱਕ ਵਗਲਾ, ਬੁਖਾਰ, ਤੇਜ਼ ਸਾਰ ਚੜ੍ਹਣਾ, ਛਾਤੀ ਦਾ ਅੰਦਰ ਖਿੱਚਿਆ ਜਾਣਾ।
- ਬੱਚੇ ਨੂੰ ਗਰਮ ਰੱਖੋ, ਕਾਢੀ ਤਰਲ ਪਦਾਰਥ ਦਿਓ ਅਤੇ ਸਤਨਪਾਨ ਕਰਵਾਉਣਾ ਜਾਰੀ ਰੱਖੋ।
- ਨਿਊਮੋਨੀਏ ਦੇ ਰੋਗ ਨੂੰ ਟੀਕਾਕਰਨ, ਉਚਿਤ ਪੋਸ਼ਣ (ਵਧੀਆਂ ਸਤਨਪਾਨ ਅਤੇ ਉਚਿਤ ਪੂਰਕ ਆਹਾਰ) ਅਤੇ ਸਫ਼ਾਈ ਨੂੰ ਬਿਹਤਰ ਬਣਾਉਣ ਰਾਹੀਂ ਰੋਕਿਆ ਜਾ ਸਕਦਾ ਹੈ।
- ਖਤਰੇ ਦਾ ਕੋਈ ਜਾਂ ਸਾਰ ਤੇਜ਼ ਹੋਣਾ: ਤੁਰੰਤ ਹਸਪਤਾਲ ਲੈ ਜਾਓ।



ਬੁਖਾਰ

- ਬੁਖਾਰ ਨਾਲ ਪੀੜਿਤ ਬੱਚੇ ਨੂੰ ਸਧਾਰਨ ਖਾਂਸੀ, ਜੁਕਾਮ ਜਾਂ ਵਾਇਰਲ ਸੰਕਰਮਣ ਹੋ ਸਕਦਾ ਹੈ।
- ਕਾਢੀ ਮਾਤਰਾ ਵਿੱਚ ਤਰਲ ਪਦਾਰਥ ਜਿਵੇਂ ਨਾਰੀਅਲ ਪਾਣੀ, ਸ਼ਿਰੰਜਵੀ, ਲੱਸੀ ਆਦਿ ਦਿਓ।
- ਜ਼ਿਆਦਾ ਬੁਖਾਰ ਹੋਣ ਤੇ ਮੱਥੇ ਅਤੇ ਅੰਗਾਂ ਤੇ ਠੰਢੀ/ਗਿੱਲੀ ਸਪੰਜ ਰੱਖੋ।
- ਬੱਚੇ ਨੂੰ ਜਿੰਨਾ ਹੋ ਸਕੇ ਖਾਣ ਲਈ ਪ੍ਰੈਰਿਤ ਕਰੋ।
- ਜੇ ਬੱਚੇ ਦਾ ਬੁਖਾਰ ਪੰਜ ਦਿਨਾਂ ਤੋਂ ਵੱਧ ਰਹਿੰਦਾ ਹੈ, ਤਾਂ ਡਾਕਟਰ ਨੂੰ ਦਿਖਾਓ।

ਮਲੇਰੀਆ

- ਮਲੇਰੀਆ ਮੱਛਰ ਦੇ ਕੱਟਣ ਕਾਰਨ ਫੈਲਦਾ ਹੈ ਅਤੇ ਇਹ ਜਾਨਲੇਵਾ ਹੋ ਸਕਦਾ ਹੈ।
- ਬੱਚੇ ਨੂੰ ਕੰਬਣੀ ਅਤੇ ਕਠੋਰਤਾ, ਸਿਰਦਰਦ, ਸਰੀਰ ਦੇ ਦਰਦ ਅਤੇ ਉਲਟੀਆਂ ਨਾਲ ਬੁਖਾਰ ਹੋ ਸਕਦਾ ਹੈ। ਮਲੇਰੀਆ, ਪੰਜ ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ, ਗਰਭਵਤੀ ਔਰਤਾਂ ਜਾਂ ਪਹਿਲਾਂ ਤੋਂ ਬਿਮਾਰ ਰੋਗੀਆਂ ਨੂੰ ਵਾਰ-ਵਾਰ ਅਤੇ ਗੰਭੀਰ ਰੂਪ ਤੋਂ ਪ੍ਰਭਾਵਿਤ ਕਰਦਾ ਹੈ।
- ਕੀਟਨਾਸ਼ਕਾਂ ਨਾਲ ਇੰਡੋਰ ਰੈਸੀਡੀਲ ਸਪ੍ਰੇ (ਆਈ.ਆਰ.ਐਸ.) ਅਤੇ ਕੀਟਨਾਸ਼ਕ ਉਪਚਾਰਿਤ ਮੱਛਰਦਾਲੀਆਂ (ਆਈ.ਟੀ.ਐਨ.) ਮਲੇਰੀਏ ਦੀ ਰੋਕਖਾਮ ਲਈ ਉਪਯੋਗੀ ਹੁੰਦੇ ਹਨ।
- ਬੱਚੇ ਨੂੰ ਪੂਰੀ ਬਾਂਹ ਦੇ ਕੱਪੜੇ ਪਹਿਲਾਓ।

